

ਪਰਿਵਾਰ ਦੇ ਮੈਂਬਰਾਂ, ਦੋਸਤ ਅਤੇ ਹੋਰ ਸਹਾਇਤਾ ਕਰਨ ਵਾਲੇ ਲੋਕਾਂ ਦਾ ਤੁਹਾਡੀ ਕਿਸੇ ਜਾਂ ਸਾਰੀਆਂ ਅਪਊਆਇੰਟਮੈਂਟਾਂ ਵੇਲੇ ਹਾਜ਼ਰ ਰਹਿਣ ਦਾ ਹਮੇਸ਼ਾ ਸਵਾਗਤ ਹੈ।

ਜੇ ਤੁਹਾਨੂੰ ਆਪਣੀ ਮੁਲਾਕਾਤ ਰੱਦ ਕਰਨੀ ਪਵੇ..


ਜਿੰਨੀ ਜਲਦੀ ਹੋ ਸਕੇ, ਸਾਨੂੰ ਫੋਨ ਕਰੋ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਪਊਆਇੰਟਮੈਂਟ ਮੁੜ ਬਣਾ ਦੇਈਏ।

ਦੁਭਾਸ਼ੀਆ ਸੇਵਾਵਾਂ

ਜੇ ਤੁਸੀਂ ਐਨੀ ਚੰਗੀ ਤਰ੍ਹਾਂ ਅੰਗ੍ਰੇਜ਼ੀ ਬੋਲ ਜਾਂ ਸਮਝ ਨਹੀਂ ਸਕਦੇ ਕਿ ਇਲਾਜ ਸਬੰਧੀ ਗੱਲਬਾਤ ਕਰ ਸਕੋ ਤਾਂ ਅਸੀਂ ਤੁਹਾਡੇ ਲਈ ਪੇਸ਼ੇਵਰ ਮੈਡੀਕਲ ਦੁਭਾਸ਼ੀਏ ਦਾ ਇੰਤਜ਼ਾਮ ਕਰ ਸਕਦੇ ਹਾਂ। ਇਸ ਲਈ ਤੁਸੀਂ ਕੋਈ ਖਰਚਾ ਨਹੀਂ ਕਰਨਾ ਹੈ। ਸਾਰੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਂਦਾ ਹੈ।

ਕਿਡਨੀ ਕੇਅਰ ਕਲੀਨਿਕ ਪਹੁੰਚਣਾ

ਕਲੀਨਿਕ ਐਬਰਟਸਫੋਰਡ ਖੇਤਰੀ (ਰੀਜਨਲ) ਹਸਪਤਾਲ ਦੇ ਵਿੱਚ ਸਥਿਤ ਹੈ।



ਮੁੱਖ ਦਵਾਰ ਰਾਹੀਂ ਪ੍ਰਵੇਸ਼ ਕਰੋ। ਸੱਜੇ ਪਾਸੇ ਥੱਲੇ ਹਾਲ ਵਿੱਚ ਲਾਇਬ੍ਰੇਰੀ ਅਤੇ ਮੁੱਖ ਜਾਣਕਾਰੀ ਡੈਸਕ ਵਿਚਕਾਰ ਸਥਿਤ ਐਲੀਵੇਟਰ ਲਓ। 4ਥੀ ਮੰਜ਼ਿਲ ਤੇ ਜਾਓ। ਹਾਲ ਵਿੱਚੋਂ ਲੰਘ ਕੇ ਰੀਨਲ ਯੂਨਿਟ ਵੱਲ ਜਾਓ।

ਪਾਰਕਿੰਗ

ਪਾਰਕਿੰਗ ਲੱਭਣ ਲਈ ਕੁਝ ਵਾਧੂ ਵਕਤ ਦੀ ਗੁੰਜਾਇਸ਼ ਰੱਖੋ। ਆਪਣੀ ਲਾਇਸੰਸ ਪਲੇਟ ਨੂੰ ਯਾਦ ਰੱਖੋ।

www.fraserhealth.ca

ਇਹ ਜਾਣਕਾਰੀ ਤੁਹਾਡੇ ਹੈਲਥ ਕੇਅਰ ਪ੍ਰੋਵਾਈਡਰ ਵੱਲੋਂ ਤੁਹਾਨੂੰ ਦਿੱਤੀ ਜਾਣਕਾਰੀ ਦਾ ਬਦਲ ਨਹੀਂ ਹੈ।

Catalogue #264773 (March 2016) Punjabi
To order: patienteduc.fraserhealth.ca

Punjabi

ਕਿਡਨੀ ਕੇਅਰ ਕਲੀਨਿਕ Kidney Care Clinic

Abbotsford



ਐਬਰਟਸਫੋਰਡ ਕਿਡਨੀ ਕੇਅਰ ਕਲੀਨਿਕ
ਐਬਰਟਸਫੋਰਡ ਖੇਤਰੀ ਹਸਪਤਾਲ
ਫ੍ਰੇਜ਼ਰ ਵਿੰਗ, 4ਥੀ ਮੰਜ਼ਿਲ
32900 ਮਾਰਸ਼ਲ ਰੋਡ
ਐਬਰਟਸਫੋਰਡ, BC V2S 0C2
ਫੋਨ : 604-851-4957



ਸਾਡੀਆਂ ਸੇਵਾਵਾਂ ਕੀ ਹਨ?

ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਤਾਕਿ ਤੁਹਾਡੀ ਮਦਦ ਕਰੀਏ ਜਿਸ ਨਾਲ ਸਿਹਤ ਨੂੰ ਬਿਹਤਰੀਨ ਹਾਲਤ 'ਚ ਅਤੇ ਗੁਰਦੇ ਨੂੰ ਜਿਨ੍ਹਾਂ ਵੱਧ ਤੋਂ ਵੱਧ ਵਧੀਆਂ ਤਰੀਕੇ ਨਾਲ ਚੱਲਦਾ ਰੱਖਿਆ ਜਾ ਸਕੇ, ਬਾਰੇ ਮਦਦ ਕਰੀਏ।

ਅਸੀਂ ਤੁਹਾਨੂੰ ਆਪਣੇ ਗੁਰਦੇ ਦੀ ਸਿਹਤ ਬਾਰੇ ਸਮਝਣ ਅਤੇ ਉਸ ਦੀ ਦੇਖਭਾਲ ਕਰਨ ਲਈ ਮਦਦ ਕਰਦੇ ਹਾਂ।

ਸਾਡੀਆਂ ਸੇਵਾਵਾਂ ਹਨ :

- ਤੁਹਾਡੇ ਗੁਰਦੇ ਦੀ ਸਿਹਤ ਦੀ ਲਗਾਤਾਰ ਨਿਗਰਾਨੀ।
- ਪੌਸ਼ਟਿਕ ਆਹਾਰ ਸਬੰਧੀ ਸਲਾਹ-ਮਸ਼ਵਰਾ।
- ਤੁਹਾਡੇ ਮੈਡੀਕਲ ਇਲਾਜ ਦੀ ਪੈਰਵੀ (ਫਾਲੋ ਅੱਪ)।
- ਜਜ਼ਬਾਤੀ ਤੌਰ ਤੇ ਸਹਾਰਾ ਦੇਣਾ।
- ਗੁਰਦੇ ਦੀ ਦੇਖਭਾਲ ਲਈ ਸਿੱਖਿਅਤ ਕਰਨਾ।

ਆਪਣੇ ਪਹਿਲੇ ਦੌਰੇ ਵੇਲੇ, ਤੁਸੀਂ ਗੁਰਦੇ ਦੀ ਦੇਖਭਾਲ ਕਰਨ ਵਾਲੀ ਟੀਮ (ਕਿਡਨੀ ਕੇਅਰ ਟੀਮ) ਨੂੰ ਮਿਲੋਗੇ। ਤੁਸੀਂ ਹੋਰ ਮੁਲਾਕਾਤਾਂ ਲਈ ਆਪਣੀ ਲੋੜ ਮੁਤਾਬਕ ਮੁੜ ਆਉਂਦੇ ਰਹੋਗੇ।

ਅਸੀਂ ਤੁਹਾਨੂੰ ਆਪਣੀ ਸਿਹਤ ਦੀ ਦੇਖਭਾਲ ਲਈ ਸਰਗਰਮ ਰੋਲ ਅਦਾ ਕਰਨ ਲਈ ਹੱਲਾਸ਼ੇਰੀ ਦਿੰਦੇ ਹਾਂ।

ਤੁਹਾਡੀ ਗੁਰਦੇ ਦੀ ਦੇਖਭਾਲ ਕਰਨ ਵਾਲੀ ਟੀਮ

ਯੂਨਿਟ ਕਲਰਕ

- ✓ ਤੁਹਾਡੀਆਂ ਕਲੀਨਿਕ ਦੀਆਂ ਅਪਊਆਇੰਟਮੈਂਟਾਂ ਦਾ ਪ੍ਰਬੰਧ ਕਰਦਾ ਹੈ।

ਨਰਸ

- ✓ ਤੁਹਾਡੇ ਗੁਰਦੇ ਦੀ ਸਿਹਤ ਦੀ ਨਿਗਰਾਨੀ ਕਰਦੀ ਹੈ।
- ✓ ਤੁਹਾਡੇ ਬਲੱਡ ਟੈਸਟ ਅਤੇ ਦਵਾਈਆਂ ਦੀ ਸਮੀਖਿਆ ਕਰਦੀ ਹੈ।

ਸ਼ੋਸਲ ਵਰਕਰ

- ✓ ਤੁਹਾਨੂੰ ਇਲਾਜ ਬਾਰੇ ਫੈਸਲੇ ਅਤੇ ਸਿਹਤ ਸੰਭਾਲ ਦੀ ਵਿਉਂਤ ਬਣਾਉਣ 'ਚ ਮਦਦ ਕਰਦੀ ਹੈ।
- ✓ ਤੁਹਾਨੂੰ ਕੌਂਸਲਿੰਗ ਅਤੇ ਭਾਈਚਾਰੇ ਦੇ ਸ਼੍ਰੇਣੀਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।

ਡਾਈਟੀਸ਼ੀਅਨ

- ✓ ਤੁਹਾਡੇ ਬਲੱਡ ਟੈਸਟਾਂ ਦੇ ਨਤੀਜੇ ਦੀ ਨਿਗਰਾਨੀ ਕਰਦਾ ਹੈ ਅਤੇ ਪੌਸ਼ਟਿਕ ਆਹਾਰ ਸਬੰਧੀ ਸਲਾਹ ਮਸ਼ਵਰਾ ਦਿੰਦੀ ਹੈ।

ਨੈਫਰੋਲੋਜਿਸਟ (ਗੁਰਦੇ ਦਾ ਡਾਕਟਰ)

- ✓ ਤੁਹਾਡੇ ਗੁਰਦੇ ਸਬੰਧੀ ਮੈਡੀਕਲ ਮਸਲੇ ਅਤੇ ਦਵਾਈਆਂ ਦੀ ਸਮੀਖਿਆ ਕਰਦਾ ਹੈ।

ਤੁਸੀਂ ਅਤੇ ਤੁਹਾਡਾ ਪਰਿਵਾਰ

- ✓ ਤੁਹਾਡੀ ਸਿਹਤ ਦੀ ਦੇਖਭਾਲ ਵਿੱਚ ਤੁਹਾਡੀ ਗੁਰਦੇ ਦੇਖਭਾਲ ਟੀਮ ਨਾਲ ਮਿਲ ਕੇ ਸਰਗਰਮ ਹਿੱਸਾ ਲੈਂਦੇ ਹਨ।

ਤੁਹਾਡੀ ਪਹਿਲੀ ਮੁਲਾਕਾਤ ਲਈ

ਫਾਰਮ

- ✓ ਜਿਹੜੇ ਫਾਰਮ ਅਸੀਂ ਤੁਹਾਨੂੰ ਭੇਜੇ ਸਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਭਰੋ ਅਤੇ ਨਾਲ ਲੈ ਕੇ ਆਉ।

ਦਵਾਈਆਂ

- ✓ ਸਾਰੀਆਂ ਦਵਾਈਆਂ, ਵੀਟਾਮਿਨ ਅਤੇ ਹਰਬਲ ਸਪਲੀਮੈਂਟ, ਜੋ ਕਿ ਤੁਸੀਂ ਇਸ ਵੇਲੇ ਲੈ ਰਹੇ ਹੋ।

ਬਲੱਡ ਟੈਸਟ

- ✓ ਆਪਣੀ ਅਪਊਆਇੰਟਮੈਂਟ ਤੋਂ ਪਹਿਲਾਂ ਬਿਲਕੁਲ ਤਾਜ਼ਾ ਬਲੱਡ ਟੈਸਟ ਕਰਵਾਓ।

ਪਛਾਣ

- ✓ ਆਪਣਾ ਬੀਸੀ ਸਰਵਿਸਿਜ਼ ਕਾਰਡ ਜਾਂ ਆਪਣਾ ਬੀਸੀ ਕੇਅਰ ਕਾਰਡ (ਪਰਸਨਲ ਹੈਲਥ ਕਾਰਡ) ਅਤੇ ਪਛਾਣ ਲਈ ਫੋਟੋ ਨਾਲ ਲੈ ਕੇ ਆਉ।

ਅਸੀਂ ਤੁਹਾਨੂੰ ਮਿਲਣ ਦੀ ਉਮੀਦ ਕਰਦੇ ਹਾਂ।

